

ਤੁਰੰਤ ਰਿਲੀਜ਼ ਲਈ

ਡਾਉਨਟਾਉਨ ਬ੍ਰੈਂਪਟਨ ਵਿੱਚ ਜਲਦੀ ਆ ਰਿਹਾ ਹੈ

ਇੰਟਰਾਸਟ੍ਰਕਚਰ ਅੱਪਗ੍ਰੇਡਸ। ਵੱਧ ਚੌੜੇ ਸਾਈਡਵਾਕਸ। ਵਿਸਤਾਰ ਕੀਤੀਆਂ ਪਬਲਿਕ ਥਾਵਾਂ।

ਬ੍ਰੈਂਪਟਨ, ਓਨਟਾਰੀਓ (3 ਫਰਵਰੀ, 2022) – ਇਸ ਮਹੀਨੇ ਰੀਜਨ ਆਫ ਪੀਲ (Region of Peel) ਦੇ ਵੱਲੋਂ ਉਸਾਰੀ ਸ਼ੁਰੂ ਕਰਦੇ ਹੋਏ, ਡਾਉਨਟਾਉਨ ਬ੍ਰੈਂਪਟਨ (Downtown Brampton) ਦਾ ਕਾਇਮ ਪਲਾਨ ਹੋ ਰਿਹਾ ਹੈ। ਖੇਤਰ ਵਿੱਚ ਵਾਟਰਮੇਨ ਅਤੇ ਸੈਨੀਟਰੀ ਸੀਵਰਾਂ ਨੂੰ ਬਦਲਿਆ ਜਾਵੇਗਾ, ਉਸਦੇ ਬਾਅਦ ਸਾਈਡਵਾਕਸ ਨੂੰ ਬਦਲ ਕੇ ਉਹਨਾਂ ਨੂੰ ਚੌੜਾ ਕੀਤਾ ਜਾਵੇਗਾ ਅਤੇ ਸੜਕਾਂ ਦੀ ਮੁਰੰਮਤ ਕਰਕੇ, ਉਹਨਾਂ ਦੀ ਸੜ੍ਹਾ ਠੀਕ ਕੀਤੀ ਜਾਵੇਗੀ।

ਜੇਕਰ ਮੌਸਮ ਠੀਕ ਰਿਹਾ ਅਤੇ ਕੋਵਿਡ-19 (COVID-19) ਮਹਾਂਮਾਰੀ ਤੇ ਵਿਚਾਰ ਕਰਕੇ, ਇਸਦੀ ਉਸਾਰੀ ਜਨਵਰੀ ਦੇ ਅੰਤ ਤੱਕ ਸ਼ੁਰੂ ਕਰਨਾ ਤੈਅ ਕੀਤਾ ਗਿਆ ਹੈ। ਇਹ 2025 ਤੱਕ ਪੂਰਾ ਹੋਣ ਦਾ ਅਨੁਮਾਨ ਹੈ। ਰੀਜਨ ਆਫ ਪੀਲ ਨੇ ਉਸਾਰੀ ਵਾਸਤੇ ਸਧਾਰਨ ਸਟੇਜ ਸਬੰਧੀ ਯੋਜਨਾਵਾਂ ਸਾਂਝੀਆਂ ਕੀਤੀਆਂ ਹਨ। ਨਿਵਾਸੀ ਅਤੇ ਕਾਰੋਬਾਰੀ, [ਇੱਥੇ \(here\)](#) ਜਾਣਕਾਰੀ ਦੀ ਸਮੀਖਿਆ ਅਤੇ ਸਵਾਲ ਜਾਂ ਟਿੱਪਣੀਆਂ ਜਮ੍ਹਾਂ ਕਰ ਸਕਦੇ ਹਨ।

ਕਵੀਨ ਸਟ੍ਰੀਟ (Queen Street) ਤੇ ਉਸਾਰੀ ਦੇ ਦੌਰਾਨ, ਟ੍ਰੈਫਿਕ ਦੀ ਇੱਕ ਲੇਨ ਨੂੰ ਹਰੇਕ ਦਿਸ਼ਾ ਵਿੱਚ ਵਿਵਸਥਿਤ ਕੀਤਾ ਜਾਵੇਗਾ। ਮੇਨ ਸਟ੍ਰੀਟ (Main Street) ਤੇ ਉਸਾਰੀ ਦੇ ਦੌਰਾਨ, ਟ੍ਰੈਫਿਕ ਦੀ ਇੱਕ ਦਿਸ਼ਾ ਨੂੰ, ਸਿਰਫ਼ ਇੱਕ ਦਿਸ਼ਾ ਵਿੱਚ ਵਿਵਸਥਿਤ ਕੀਤਾ ਜਾਵੇਗਾ। ਪੈਦਲ ਯਾਤਰੀਆਂ ਦੀ ਪਹੁੰਚ ਨੂੰ ਸਧਾਰਨ ਤੌਰ ਤੇ, ਸਾਰੇ ਕਾਰੋਬਾਰਾਂ ਤੱਕ ਵਿਵਸਥਿਤ ਕੀਤਾ ਜਾਵੇਗਾ ਅਤੇ ਸਾਈਡਵਾਕਸ ਖੁੱਲੀਆਂ ਰਹਿਣਗੀਆਂ। ਬੁਲੇਵਾਰਡਸ ਦੇ ਅੰਦਰ ਥੋੜ੍ਹਾ ਛੋਟੀ-ਮਿਆਦ ਦਾ ਕੰਮ ਹੋਵੇਗਾ, ਇਸਦੇ ਬਾਅਦ ਕਰਬਸ ਅਤੇ ਸਾਈਡਵਾਕਸ ਦੀ ਪੂਰੀ ਰਿਪਲੇਸਮੈਂਟ ਹੋਵੇਗੀ, ਉਸ ਸਮੇਂ ਪੈਦਲ ਯਾਤਰੀਆਂ ਨੂੰ ਸਟ੍ਰੀਟ ਦੇ ਦੂਜੇ ਪਾਸੇ ਦਾ ਰਸਤਾ ਦਿੱਤਾ ਜਾਵੇਗਾ।

ਇਹ ਵਿਸਤਾਰ ਸਿਟੀ ਦੇ ਇੰਟੀਗ੍ਰੇਟਿਡ ਡਾਉਨਟਾਉਨ ਪਲਾਨ (Integrated Downtown Plan) ਨੂੰ ਅੱਗੇ ਵਧਾਉਣ ਦਾ ਮਹੱਤਵਪੂਰਨ ਹਿੱਸਾ ਹਨ, ਜੋ ਬ੍ਰੈਂਪਟਨ ਦੀਆਂ ਕਈ ਜਾਰੀ ਪਹਿਲਕਦਮੀਆਂ ਅਤੇ ਇੰਟਰਾਸਟ੍ਰਕਚਰ ਪ੍ਰੋਜੈਕਟਾਂ ਦਾ ਮਾਰਗ ਦਰਸ਼ਨ ਕਰੇਗਾ ਅਤੇ ਵਾਧੇ ਅਤੇ ਨਿਵੇਸ਼ ਨੂੰ ਪ੍ਰੇਰਿਤ ਕਰੇਗਾ।

ਹੋਰ ਜਾਣਕਾਰੀ ਲਈ, www.brampton.ca ਤੇ ਜਾਓ।

ਡਾਉਨਟਾਉਨ ਸਟ੍ਰੀਟਸਕੇਪਿੰਗ

ਰੀਜਨ (Region) ਦੇ ਡਾਉਨਟਾਉਨ ਇੰਟਰਾਸਟ੍ਰਕਚਰ ਕੰਮ ਦੇ ਨਾਲ ਪੂਰੇ ਸਹਿਯੋਗ ਵਿੱਚ ਸਿਟੀ, ਸਟ੍ਰੀਟਸਕੇਪਿੰਗ ਪਹਿਲਕਦਮੀਆਂ ਨੂੰ ਅੱਗੇ ਵਧਾਵੇਗੀ, ਜਿਹਨਾਂ ਵਿੱਚ, ਮੌਜੂਦਾ ਸਾਈਡਵਾਕਸ ਨੂੰ ਪੱਥਰ ਦੇ ਪੇਵਰਾਂ ਨਾਲ ਬਦਲਣਾ ਅਤੇ ਕਵੀਨ (Queen) ਅਤੇ ਮੇਨ ਸਟ੍ਰੀਟਸ (Main Streets) ਦੇ ਦੋਵਾਂ ਪਾਸੇ ਦੇ ਚੌੜੇ ਫੁੱਟਪਾਥਾਂ ਨਾਲ ਸੜਕਾਂ ਨੂੰ ਮੁੜ-ਸਰਫੇਸ ਕਰਨਾ ਸ਼ਾਮਲ ਹੈ। ਲਗਭਗ 16.6 ਮਿਲੀਅਨ ਡਾਲਰ ਦਾ ਇਹ ਨਿਵੇਸ਼, ਕਮਰਸ਼ਿਅਲ ਗਤੀਵਿਧੀ, ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਚਲਾਉਣ ਵਾਲਿਆਂ ਵਾਸਤੇ ਵਧੀਆ ਕਿਸਮ ਦੀਆਂ ਸ਼ਹਿਰੀ ਥਾਵਾਂ ਬਣਾਉਣ ਵਿੱਚ ਸਹਾਇਤਾ ਕਰੇਗਾ। ਨਾਲ ਹੀ, ਇਹ ਏਟੋਬੀਕੋ (Etobicoke) ਅਤੇ ਫਲੈਚਰਸ ਕ੍ਰੀਕਸ (Fletchers Creeks) ਦੇ ਵਿਚਕਾਰ ਐਕਟਿਵ ਲਿੰਕ ਬਣਾਵੇਗਾ ਅਤੇ ਡਾਉਨਟਾਉਨ ਕੋਰ ਵਿੱਚ ਵਧਿਆ ਹੋਇਆ ਪੈਦਲ ਯਾਤਰੀ ਖੇਤਰ ਬਣਾਵੇਗਾ।

ਡਾਉਨਟਾਉਨ ਬ੍ਰੈਂਪਟਨ ਪ੍ਰੋਜੈਕਟਸ ਸੈਂਟਰ

[ਡਾਉਨਟਾਉਨ ਬ੍ਰੈਂਪਟਨ ਪ੍ਰੋਜੈਕਟਸ ਸੈਂਟਰ \(Downtown Brampton Projects Centre\)](#) (ਡੀ.ਬੀ.ਪੀ.ਸੀ.) (DBPC) ਹੁਣ ਵਰਚੁਅਲ (ਆਭਾਸੀ) ਤੌਰ ਤੇ ਖੁੱਲ੍ਹਾ ਹੈ। ਸਿਟੀ ਦਾ ਸਟਾਫ਼, ਡਾਉਨਟਾਉਨ ਦੇ ਕਾਰੋਬਾਰੀਆਂ ਅਤੇ ਨਿਵਾਸੀਆਂ ਦੀ ਸਹਾਇਤਾ ਕਰਨ ਅਤੇ ਡਾਉਨਟਾਉਨ ਨੂੰ ਮੁੜ ਸ਼ਕਤੀਸ਼ਾਲੀ ਬਣਾਉਣ ਵਾਸਤੇ ਪ੍ਰੋਗਰਾਮ ਅਤੇ ਪਹਿਲਕਦਮੀਆਂ ਪ੍ਰਦਾਨ ਕਰਨਾ ਜਾਰੀ ਰੱਖਣ ਲਈ ਤਿਆਰ ਹੈ। ਉਸਾਰੀ ਦੇ ਦੌਰਾਨ, ਪੀਲ ਰੀਜਨ (Peel Region) ਦਾ ਸਟਾਫ਼ ਵੀ ਉਪਲਬਧ ਰਹੇਗਾ।

ਜਿਹਨਾਂ ਪ੍ਰੋਜੈਕਟਸ ਦੀ ਹਿਮਾਇਤ, ਡੀ.ਬੀ.ਪੀ.ਸੀ. (DBPC) ਦੇ ਦੁਆਰਾ ਕੀਤੀ ਜਾਵੇਗੀ, ਉਹਨਾਂ ਵਿੱਚ ਸ਼ਾਮਲ ਹਨ, ਰੀਜਨ ਦਾ ਵਾਟਰਮੈਨ ਅਤੇ ਸੈਨੀਟਰੀ ਸੀਵਰ ਰਿਪਲੇਸਮੈਂਟ ਪ੍ਰੋਜੈਕਟ ਅਤੇ [ਮਾਈ ਮੇਨ ਸਟ੍ਰੀਟ ਪ੍ਰੋਗਰਾਮ \(My Main Street program\)](#)। ਡਾਉਨਟਾਉਨ ਕੋਆਰਡੀਨੇਟਰ (Downtown Coordinator), ਛੋਟੇ ਸਕੇਲ ਦੇ ਪ੍ਰੋਜੈਕਟ ਲਾਗੂ ਕਰਨ ਅਤੇ ਸਵਾਲਾਂ ਨੂੰ ਸਿਟੀ ਦੇ ਸਹੀ ਡਿਪਾਰਟਮੈਂਟਾਂ ਨੂੰ ਭੇਜਣ ਵਿੱਚ, ਲੋਕਲ ਕਾਰੋਬਾਰੀਆਂ, ਡਾਉਨਟਾਉਨ ਬ੍ਰੈਂਪਟਨ ਬੀ.ਆਈ.ਏ. (Downtown Brampton BIA) ਅਤੇ ਨਿਰਵਾਚਿਤ ਅਧਿਕਾਰੀਆਂ ਦੀ ਸਹਾਇਤਾ ਕਰੇਗਾ।

ਡੀ.ਬੀ.ਪੀ.ਸੀ. ਬਾਰੇ ਹੋਰ ਜਾਣਕਾਰੀ, www.brampton.ca/downtownbrampton ਤੇ ਪ੍ਰਾਪਤ ਕਰੋ।

ਸਪੋਰਟ ਲੋਕਲ

ਕੋਵਿਡ-19 ਮਹਾਂਮਾਰੀ ਨੇ ਬ੍ਰੈਂਪਟਨ ਦੀ ਡਾਉਨਟਾਉਨ ਬਿਜਨੇਸ ਕਮਿਊਨਿਟੀ ਤੇ ਬਹੁਤ ਵੱਡਾ ਅਸਰ ਪਾਇਆ ਹੈ ਅਤੇ ਸਿਟੀ, ਰੁਕਾਵਟਾਂ ਨੂੰ ਘਟਾਉਣ ਅਤੇ ਉਹਨਾਂ ਦੀ ਆਰਥਿਕ ਬਹਾਲੀ ਵਿੱਚ ਉਹਨਾਂ ਦੀ ਹਿਮਾਇਤ ਕਰਨ ਲਈ ਵਚਨਬੱਧ ਹੈ। ਨਾਲ ਹੀ ਇਹ ਲਗਾਤਾਰ, ਪਬਲਿਕ ਥਾਵਾਂ ਦਾ ਵਿਸਤਾਰ ਕਰਨ ਲਈ ਮਹੱਤਵਪੂਰਣ ਇੰਫਰਾਸਟ੍ਰਕਚਰ ਸੁਧਾਰਾਂ ਵਿੱਚ ਨਿਵੇਸ਼ ਕਰ ਰਹੀ ਹੈ।

ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਮੇਂ ਦੇ ਦੌਰਾਨ, ਡਾਉਨਟਾਉਨ ਦੀਆਂ ਦੁਕਾਨਾਂ ਤੇ ਜਾਣਾ ਜਾਰੀ ਰੱਖਣ। ਤੁਸੀਂ ਬ੍ਰੈਂਪਟਨ ਦੇ ਛੋਟੇ ਕਾਰੋਬਾਰੀਆਂ ਦੀ ਪੂਰੀ ਸੂਚੀ, [ਸਪੋਰਟ ਲੋਕਲ ਬ੍ਰੈਂਪਟਨ ਦੀ ਵੈਬਸਾਈਟ \(Support Local Brampton website\)](#) ਤੇ ਪ੍ਰਾਪਤ ਕਰ ਸਕਦੇ ਹੋ।

ਕਿਉਂਕਿ ਉਸਾਰੀ ਦਾ ਕੰਮ ਜਾਰੀ ਹੈ, ਇਸਲਈ ਆਪਣੀਆਂ ਮਨਪਸੰਦ ਦੁਕਾਨਾਂ ਤੇ ਜਾਣ ਲਈ ਉਪਲਬਧ ਪਾਰਕਿੰਗ ਵਿਕਲਪਾਂ ਦੀ ਪੂਰੀ ਸੂਚੀ ਲਈ, www.brampton.ca ਤੇ ਜਾਓ।

ਇੰਟੀਗ੍ਰੇਟਿਡ ਡਾਉਨਟਾਉਨ ਪਲਾਨ ਬਾਰੇ

ਡਾਉਨਟਾਉਨ ਬ੍ਰੈਂਪਟਨ ਦੀਆਂ ਕਈ ਜਾਰੀ ਪਹਿਲਕਦਮੀਆਂ ਅਤੇ ਇੰਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਨਾਲ ਕੋਆਰਡੀਨੇਟ ਕਰਦੇ ਹੋਏ – ਇੰਟੀਗ੍ਰੇਟਿਡ ਡਾਉਨਟਾਉਨ ਪਲਾਨ (ਆਈ.ਡੀ.ਪੀ.) (IDP), ਕੰਮ ਕਰਨ ਲਈ ਇੱਕ ਰੋਡਮੈਪ ਹੈ। ਸੰਭਾਵਨਾ ਹੈ ਕਿ ਇਹ, 2051 ਤੱਕ ਭਵਿੱਖ ਦੇ ਵਾਧੇ ਅਤੇ ਕਾਰਜਨੀਤੀ ਸਬੰਧੀ ਨਿਵੇਸ਼ ਵਿੱਚ ਮਾਰਗਦਰਸ਼ਨ ਕਰੇਗਾ।

ਆਈ.ਡੀ.ਪੀ. (IDP) ਦੇ ਮਾਰਗ ਦਰਸ਼ਨ ਵਾਲੇ ਸਿਧਾਂਤ, ਸ਼ਮੂਲੀਅਤ, ਇਨੋਵੇਸ਼ਨ ਅਤੇ ਸਥਿਰਤਾ ਹਨ। ਇਹ ਬ੍ਰੈਂਪਟਨ ਨੂੰ ਮਹੱਤਵਪੂਰਣ ਆਰਥਿਕ ਸੰਚਾਲਕ, ਰੀਜਨਲ ਸੱਭਿਆਚਾਰਕ ਹਬ ਅਤੇ ਇਨੋਵੇਸ਼ਨ ਡਿਸਟ੍ਰਿਕਟ (Innovation District) ਦੀ ਸਥਿਤੀ ਵਿੱਚ ਲਿਆਉਂਦੇ ਹੋਏ - ਇੰਫਰਾਸਟ੍ਰਕਚਰ ਅੱਪਗ੍ਰੇਡਸ, ਸ਼ਹਿਰੀ ਡਿਜ਼ਾਈਨ, ਜ਼ਮੀਨ ਦੀ ਵਰਤੋਂ ਅਤੇ ਪ੍ਰੋਗਰਾਮਿੰਗ ਦਖਲਾਂ ਨੂੰ ਕੋਆਰਡੀਨੇਟ ਕਰਨ ਵਿੱਚ ਮਦਦ ਕਰੇਗਾ।

ਆਈ.ਡੀ.ਪੀ. ਬਾਰੇ ਹੋਰ ਜਾਣਕਾਰੀ ਲਈ, www.brampton.ca/IDP ਤੇ ਜਾਓ।

ਹਵਾਲੇ

“ਸਾਡੇ ਭਾਈਵਾਲਾਂ ਦੇ ਨਾਲ ਮਿਲ ਕੇ, ਅਸੀਂ ਡਾਉਨਟਾਉਨ ਬ੍ਰੈਂਪਟਨ ਨੂੰ ਮੁੜ ਸ਼ਕਤੀਸ਼ਾਲੀ ਬਣਾਉਣ ਅਤੇ ਇਸਦੀ ਸਮਰੱਥਾ ਦਾ ਫਾਇਦਾ ਲੈਣ ਅਤੇ ਵਧੀਆ ਕਿਸਮ ਦੀਆਂ ਸਹਿਰੀ ਥਾਵਾਂ ਅਤੇ ਸਾਡੇ ਡਾਉਨਟਾਉਨ ਕੋਰ ਵਿੱਚ ਵੱਧ ਚੌੜਾ ਪੈਦਲ ਯਾਤਰੀ ਖੇਤਰ ਬਣਾਉਣ ਲਈ ਕੰਮ ਕਰ ਰਹੇ ਹਾਂ। ਹਾਲਾਂਕਿ ਥੋੜ੍ਹੇ ਸਮੇਂ ਲਈ ਉਸਾਰੀ ਵਿਘਨ ਪੈਦਾ ਕਰ ਸਕਦੀ ਹੈ, ਪਰੰਤੂ ਅੰਤ ਵਿੱਚ, ਇਹ ਪ੍ਰੋਜੈਕਟ ਬ੍ਰੈਂਪਟਨ ਨੂੰ ਆਰਥਿਕ ਸੰਚਾਲਕ, ਰੀਜਨਲ ਸੱਭਿਆਚਾਰਕ ਹਬ ਅਤੇ ਇਨੋਵੇਸ਼ਨ ਗਲੋਬਲ ਲੀਡਰ ਦੀ ਸਥਿਤੀ ਵਿੱਚ ਲਿਆਵੇਗਾ। ਅਸੀਂ ਸਾਡੇ ਨਿਵਾਸੀਆਂ ਅਤੇ ਕਾਰੋਬਾਰੀਆਂ ਦੇ ਧੀਰਜ ਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਸਪੋਰਟ ਲੋਕਲ ਬ੍ਰੈਂਪਟਨ ਲਈ ਅੱਗੇ ਆਉਣ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕੰਮ ਹੋ ਰਿਹਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਡਾਉਨਟਾਉਨ ਬ੍ਰੈਂਪਟਨ ਦਾ ਰੋਮਾਂਚਕ ਕਾਇਮਾ ਪਲਟ ਹੋ ਰਿਹਾ ਹੈ। ਰੀਜਨ ਵੱਲੋਂ ਉਸਾਰੀ ਦਾ ਇਹ ਪਹਿਲਾ ਕਦਮ, ਸਾਡੇ ਡਾਉਨਟਾਉਨ ਦੇ ਇੰਫਰਾਸਟ੍ਰਕਚਰ ਦੀ ਭਲਾਈ ਲਈ ਜ਼ਰੂਰੀ ਹੈ। ਇਹ ਸਾਡੇ ਸਿਟੀ ਦੇ ਕੋਰ ਦਾ ਵਿਸਤਾਰ ਕਰਨ ਲਈ, ਸਟ੍ਰੀਟਸਕੇਪਿੰਗ ਅਤੇ ਹੋਰ ਪਹਿਲਕਦਮੀਆਂ ਨੂੰ ਜਾਰੀ ਰੱਖਣ ਵਾਸਤੇ, ਸਾਡੇ ਲਈ ਅਧਾਰ ਬਣੇਗਾ। ਅਸੀਂ ਉਹਨਾਂ ਫਾਇਦਿਆਂ ਨੂੰ ਦੇਖਣ ਲਈ ਉਤਸ਼ਾਹਿਤ ਹਾਂ, ਜੋ ਡਾਉਨਟਾਉਨ ਦਾ ਯੋਜਨਾਬੱਧ ਕੰਮ, ਸਾਡੇ ਡਾਉਨਟਾਉਨ, ਨਿਵਾਸੀਆਂ ਅਤੇ ਲੋਕਲ ਕਾਰੋਬਾਰੀਆਂ ਲਈ ਲੈ ਕੇ ਆਵੇਗਾ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਸਾਡੇ ਡਾਉਨਟਾਉਨ ਦੇ ਕਾਰੋਬਾਰੀਆਂ ਤੇ ਕੋਵਿਡ-19 ਮਹਾਂਮਾਰੀ ਅਤੇ ਲਗਾਤਾਰ ਦੁਕਾਨਾਂ ਬੰਦ ਹੋਣ ਦਾ ਬਹੁਤ ਬੁਰਾ ਅਸਰ ਪਿਆ ਹੈ। ਅਸੀਂ ਆਰਥਿਕ ਬਹਾਲੀ ਦੇ ਉਹਨਾਂ ਦੇ ਸਫਰ ਵਿੱਚ ਉਹਨਾਂ ਦੀ ਹਿਮਾਇਤ ਕਰਨ ਲਈ ਵਚਨਬੱਧ ਹਾਂ। ਮੈਂ ਸਾਡੇ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ, ਸਾਡੇ ਕਾਰੋਬਾਰੀਆਂ ਤੇ ਉਸਾਰੀ ਦੇ ਅਸਰ ਨੂੰ ਘਟਾਉਣ ਲਈ, ਲੋਕਲ ਦੁਕਾਨਾਂ ਤੋਂ ਖਰੀਦਦਾਰੀ ਕਰੋ, ਲੋਕਲ ਰੈਸਟੋਰੈਂਟਾਂ ਤੋਂ ਖਾਓ-ਪੀਓ ਅਤੇ ਇਹਨਾਂ ਦੀ ਪੜਚੋਲ ਕਰੋ, ਜਦੋਂ ਅਸੀਂ ਡਾਉਨਟਾਉਨ ਨੂੰ ਮੁੜ ਸ਼ਕਤੀਸ਼ਾਲੀ ਬਣਾ ਰਹੇ ਹਾਂ। ਇਸ ਵੇਲੇ ਸਾਡੀਆਂ ਕਈ ਡਾਉਨਟਾਉਨ ਪਹਿਲਕਦਮੀਆਂ ਦੇ ਨਾਲ ਹੋਣ ਵਾਲਾ ਰੀਜਨ ਦਾ ਕੰਮ, ਜੇਸ਼ੀਲਾ ਅਤੇ ਮਜ਼ਬੂਤ ਡਾਉਨਟਾਉਨ ਬਣਾਉਣ ਵਿੱਚ ਮਦਦ ਕਰੇਗਾ, ਜਿਸਦਾ ਸਭ ਨੂੰ ਫਾਇਦਾ ਹੋਵੇਗਾ ਅਤੇ ਸਾਰੇ ਇਸਦਾ ਅਨੰਦ ਮਾਣਨਗੇ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4, ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਿਟੀ ਵਿਖੇ, ਅਸੀਂ ਸਾਡੇ ਡਾਉਨਟਾਉਨ ਦਾ ਵਿਸਤਾਰ ਕਰਨ ਅਤੇ ਸਾਡੇ ਨਿਵਾਸੀਆਂ ਦੇ ਰਹਿਣ, ਕੰਮ ਕਰਨ ਅਤੇ ਖੇਡਣ ਵਾਸਤੇ ਸੰਪੂਰਣ ਕਮਿਊਨਿਟੀਜ਼ ਬਣਾਉਣ ਲਈ ਵਚਨਬੱਧ ਹਾਂ। ਸਾਡੀਆਂ ਪਬਲਿਕ ਥਾਵਾਂ ਵਿੱਚ ਸੁਧਾਰ ਕਰਕੇ, ਅਸੀਂ ਨੈਕਰੀਆਂ ਪੈਦਾ ਕਰਾਂਗੇ, ਆਰਥਿਕ ਬਹਾਲੀ ਦੀ ਹਿਮਾਇਤ ਕਰਾਂਗੇ ਅਤੇ ਸਾਡੇ ਨਿਵਾਸੀਆਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਾਂਗੇ। ਅਸੀਂ ਇਸ ਜ਼ਰੂਰੀ ਅਤੇ ਰੋਮਾਂਚਕ ਕੰਮ ਨੂੰ ਪੂਰਾ ਕਰਨ ਲਈ, ਰੀਜਨ ਦੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਵਿਖੇ ਸਾਡੇ ਭਾਈਵਾਲਾਂ ਦੇ ਨਾਲ ਮਿਲ ਕੇ ਅਸੀਂ, ਸਾਡੀ ਸਿਟੀ ਦੇ ਕੋਰ ਵਿੱਚ ਪਬਲਿਕ ਥਾਵਾਂ ਦਾ ਵਿਸਤਾਰ ਕਰਦੇ ਹੋਏ, ਸਾਡੇ ਡਾਉਨਟਾਉਨ ਦੇ ਕਾਰੋਬਾਰੀਆਂ ਦੀ ਜਾਰੀ ਬਹਾਲੀ ਦੀ ਹਿਮਾਇਤ ਕਰਨ ਲਈ ਵਚਨਬੱਧ ਹਾਂ। ਮੈਂ ਨਿਵਾਸੀਆਂ ਨੂੰ ਯਾਦ ਕਰਾਉਂਦੀ ਹਾਂ ਕਿ ਇਹਨਾਂ ਸੁਧਾਰਾਂ ਦਾ ਕੰਮ ਹੋਣ ਵੇਲੇ, ਸਾਡੀਆਂ ਲੋਕਲ ਦੁਕਾਨਾਂ, ਰੈਸਟੋਰੈਂਟ ਅਤੇ ਸੇਵਾਵਾਂ, ਕਾਰੋਬਾਰ ਲਈ ਖੁੱਲੀਆਂ ਹਨ! ਅਸੀਂ ਜਾਣਦੇ ਹਾਂ ਕਿ ਇਹ ਰੋਮਾਂਚਕ ਤਬਦੀਲੀਆਂ, ਬਹੁਤ ਹੀ ਬਹੁਮੁੱਲੀਆਂ ਹਨ!”

- ਸੂਜੀ ਗਾਡਫ੍ਰੋਏ (Suzy Godefroy), ਐਗਜੀਕਿਊਟਿਵ ਡਾਇਰੈਕਟਰ, ਡਾਉਨਟਾਉਨ ਬ੍ਰੈਂਪਟਨ ਬਿਜਨੇਸ ਇੰਪਰੂਵਮੈਂਟ ਏਰੀਆ (ਬੀ. ਆਈ. ਏ.)

“ਡਾਉਨਟਾਉਨ ਬ੍ਰੈਂਪਟਨ ਬੀ.ਆਈ.ਏ. ਦੇ ਵੱਲੋਂ, ਅਸੀਂ ਬੇਹੱਦ ਉਤਸ਼ਾਹਿਤ ਹਾਂ ਕਿ ਖੇਤਰ ਵਿੱਚ ਕਾਇਮ ਪਲਟ ਹੋ ਰਿਹਾ ਹੈ ਅਤੇ ਉਹਨਾਂ ਕਈ ਫਾਇਦਿਆਂ ਨੂੰ ਦੇਖਣ ਲਈ ਉਤਸ਼ਾਹਿਤ ਹਾਂ, ਜੋ ਇਹ, ਸਾਡੇ ਲੋਕਲ ਕਾਰੋਬਾਰੀਆਂ ਅਤੇ ਬ੍ਰੈਂਪਟਨ ਦੇ ਨਿਵਾਸੀਆਂ ਅਤੇ ਲਈ ਲੈ ਕੇ ਆਵੇਗਾ। ਕਿਉਂਕਿ ਅਸੀਂ ਲਗਾਤਾਰ ਕੋਵਿਡ-19 ਮਹਾਂਮਾਰੀ ਦੇ ਅਸਰਾਂ ਤੋਂ ਬਾਹਰ ਨਿੱਕਲ ਰਹੇ ਹਾਂ, ਅਸੀਂ ਸਾਡੀ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ ਕਿ ਉਸਾਰੀ ਦਾ ਕੰਮ ਹੋਣ ਵੇਲੇ, ਲੋਕਲ ਦੁਕਾਨਾਂ ਤੋਂ ਖਰੀਦਦਾਰੀ ਕਰੋ, ਲੋਕਲ ਰੈਸਟੋਰੈਂਟਾਂ ਤੋਂ ਖਾਓ-ਪੀਓ ਅਤੇ ਇਹਨਾਂ ਦੀ ਪੜਚੋਲ ਕਰੋ। ਡਾਉਨਟਾਉਨ ਵਿੱਚ ਬਹੁਤ ਸਾਰੇ ਸੁਵਿਧਾਜਨਕ ਪਾਰਕਿੰਗ ਵਿਕਲਪ ਹਨ, ਜੋ ਸਿਟੀ ਦੀ ਵੈਬਸਾਈਟ ਤੇ ਦੇਖੇ ਜਾ ਸਕਦੇ ਹਨ ਅਤੇ ਸਾਡੇ ਕਾਰੋਬਾਰ ਖੁੱਲ੍ਹੇ ਹਨ ਅਤੇ ਤੁਹਾਡੀ ਸੇਵਾ ਲਈ ਤਿਆਰ ਹਨ!”

- ਕੈਰੀ ਪੇਰਸਿਵਲ (Carrie Percival), ਚੇਅਰ, ਡਾਉਨਟਾਉਨ ਬ੍ਰੈਂਪਟਨ ਬਿਜਨੇਸ ਇਮਪਰੂਵਮੈਂਟ ਏਰੀਆ (ਬੀ.ਆਈ.ਏ.)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca